

ਤੁਰੰਤ ਰਿਲੀਜ਼ ਲਈ

## ਬ੍ਰੈਂਪਟਨ, ਰਮਜ਼ਾਨ ਦੇ ਦੌਰਾਨ ਵਰਚੁਅਲ ਤੌਰ ਤੇ ਆਪਣੇ ਮੇਜ਼ਿਕ ਦਾ ਜਸ਼ਨ ਮਨਾ ਰਿਹਾ ਹੈ

ਬ੍ਰੈਂਪਟਨ, ਓਨਟਾਰੀਓ (12 ਅਪ੍ਰੈਲ, 2021) – ਸਿਟੀ ਆਫ ਬ੍ਰੈਂਪਟਨ, ਰਮਜ਼ਾਨ (Ramadan) ਦੇ ਦੌਰਾਨ ਵਰਚੁਅਲ (ਆਭਾਸੀ) ਤੌਰ ਤੇ ਆਪਣੀ ਵੰਨ-ਸੁਵੰਨਤਾ ਦਾ ਜਸ਼ਨ ਮਨਾਵੇਗੀ। ਰਮਜ਼ਾਨ ਦੇ ਪੂਰੇ ਮਹੀਨੇ ਵਿੱਚ 13 ਅਪ੍ਰੈਲ ਤੋਂ 12 ਮਈ ਤੱਕ ਔਨਲਾਈਨ ਗਤੀਵਿਧੀਆਂ ਹੋਣਗੀਆਂ ਅਤੇ ਸੋਮਵਾਰ, 19 ਅਪ੍ਰੈਲ ਨੂੰ ਸ਼ਾਮ 7 ਵਜੇ ਤੋਂ ਰਾਤ 8:30 ਵਜੇ ਤੱਕ ਇਫ਼ਤਾਰ ਦੇ ਜਸ਼ਨ ਦਾ ਖਾਸ ਪ੍ਰੋਗਰਾਮ ਹੋਵੇਗਾ।

ਰਮਜ਼ਾਨ, ਇਸਲਾਮ ਨੂੰ ਮੰਨਣ ਵਾਲੀ ਮੁਸਲਮਾਨ ਕਮਿਊਨਿਟੀ ਲਈ ਰੋਜ਼ੇ ਰੱਖਣ, ਅੰਤਰ ਧਿਆਨ ਅਤੇ ਇਬਾਦਤ ਕਰਨ ਦਾ ਪਵਿੱਤਰ ਮਹੀਨਾ ਹੈ। ਕਿਉਂਕਿ ਬ੍ਰੈਂਪਟਨ, ਸੂਬੇ ਦੇ ਸਟੇ-ਐਟ-ਹੋਮ (Stay-at-Home) ਆਰਡਰ ਦੇ ਅਧੀਨ ਹੈ, ਇਸਲਈ ਸਿਟੀ ਨਿਵਾਸੀਆਂ ਨੂੰ ਬੇਨਤੀ ਕਰਦੀ ਹੈ ਕਿ ਉਹ ਰਮਜ਼ਾਨ ਦੇ ਦੌਰਾਨ ਸੁਰੱਖਿਅਤ ਰੂਪ ਨਾਲ ਜਸ਼ਨ ਮਨਾਉਣ ਅਤੇ ਯੋਜਨਾਬੱਧ ਔਨਲਾਈਨ ਗਤੀਵਿਧੀਆਂ ਵਿੱਚ ਹਿੱਸਾ ਲੈਣ। ਇਹਨਾਂ ਗਤੀਵਿਧੀਆਂ ਵਿੱਚ ਸ਼ਾਮਲ ਹਨ:

- ਰਮਜ਼ਾਨ ਦੇ ਦੌਰਾਨ ਲੋੜਵੰਦ ਲੋਕਾਂ ਦੀ ਮਦਦ ਲਈ, ਖ਼ਰਾਬ ਨਾ ਹੋਣ ਵਾਲੇ ਭੋਜਨ ਪਦਾਰਥਾਂ ਅਤੇ ਖਿਡੌਣਿਆਂ ਦਾ ਦਾਨ ਇਕੱਤਰ ਕਰਨ ਲਈ, ਬ੍ਰੈਂਪਟਨ ਫੂਡਬੈਂਕ ਦੇ ਨਾਲ ਭਾਈਵਾਲੀ ਕਰਕੇ ਕਮਿਊਨਿਟੀ ਨੂੰ ਵਸਤਾਂ ਵੰਡਣਾ
- ਕਮਿਊਨਿਟੀ ਪੇਸ਼ਕਾਰੀਆਂ ਦੇ ਦੁਆਰਾ ਰਮਜ਼ਾਨ ਦੇ ਸੱਭਿਆਚਾਰਕ ਪੱਖਾਂ ਨੂੰ ਉਜਾਗਰ ਕਰਨਾ
- ਬ੍ਰੈਂਪਟਨ ਦੇ ਲੋਕਲ ਕਾਰੋਬਾਰੀਆਂ ਨੂੰ ਲੋਕਾਂ ਦੀ ਨਜ਼ਰ ਵਿੱਚ ਲਿਆਉਣਾ ਅਤੇ ਇਸ ਗੱਲ ਤੇ ਧਿਆਨ ਦੇਣਾ ਕਿ ਰਮਜ਼ਾਨ ਦੇ ਦੌਰਾਨ ਉਹਨਾਂ ਦੀ ਮਦਦ ਕਿਵੇਂ ਕੀਤੀ ਜਾਵੇ
- ਬ੍ਰੈਂਪਟਨ ਦੀ ਮਸਜਿਦ ਦਾ ਵਰਚੁਅਲ ਟੂਰ ਅਤੇ ਲੋਕਲ ਇਮਾਮ ਵੱਲੋਂ ਸੁਨੇਹਾ
- ਰਮਜ਼ਾਨ ਸਬੰਧੀ ਵਿਅੰਜਨਾਂ ਦੀਆਂ ਵਿਧੀਆਂ, ਸਿਹਤ ਅਤੇ ਫਿਟਨੈੱਸ ਸਬੰਧੀ ਸੁਝਾਅ

ਰਮਜ਼ਾਨ ਦੇ ਦੌਰਾਨ, ਮੁਸਲਮਾਨ ਕਮਿਊਨਿਟੀ ਸਵੇਰ ਅਤੇ ਸ਼ਾਮ ਦੇ ਵਿਚਕਾਰ ਕੁਝ ਨਹੀਂ ਖਾਂਦੀ। ਇਫ਼ਤਾਰ ਡਿਨਰ, ਸ਼ਾਮ ਨੂੰ ਕੀਤਾ ਜਾਣ ਵਾਲਾ ਭੋਜਨ ਹੈ, ਜਦੋਂ ਮੁਸਲਮਾਨ ਰੋਜ਼ਾਨਾ ਆਪਣਾ ਰੋਜ਼ਾ ਖੋਲਦੇ ਹਨ।

ਇਸ ਸਾਲ ਦੀ ਇਫ਼ਤਾਰ ਵਿੱਚ ਸ਼ਾਮਲ ਹੈ, ਮੇਅਰ ਪੈਟਰਿਕ ਬ੍ਰਾਊਨ (Patrick Brown), ਕਾਉਂਸਿਲ ਦੇ ਮੈਂਬਰਾਂ ਵੱਲੋਂ ਸੁਆਗਤੀ ਸੁਨੇਹਾ ਅਤੇ ਕਮਿਊਨਿਟੀ ਲੀਡਰਾਂ ਅਤੇ ਲੋਕਲ ਇਮਾਮਾਂ ਵੱਲੋਂ ਸੁਨੇਹੇ। ਜਸ਼ਨ ਦੀਆਂ ਪੇਸ਼ਕਸ਼ਾਂ ਵਿੱਚ ਸ਼ਾਮਲ ਹਨ, ਕੁਰਾਨ ਦੀਆਂ ਆਇਤਾਂ ਪੜ੍ਹਨਾ, ਪ੍ਰੇਰਕ ਵਿਚਾਰ ਪੇਸ਼ ਕਰਨਾ, ਨਾਸ਼ੀਦ ਮਿਊਜ਼ਿਕ, ਰਮਜ਼ਾਨ ਦੇ ਉਤਸ਼ਾਹ, ਦੁਆ, ਅਜ਼ਾਨ (ਅਰਦਾਸ ਲਈ ਸੱਦਾ ਦੇਣਾ) ਬਾਰੇ ਮੁੱਖ ਸੁਨੇਹੇ ਅਤੇ ਰਾਤ ਨੂੰ 8 ਵਜੇ ਇਫ਼ਤਾਰ।

ਲੋਕ, 13 ਅਪ੍ਰੈਲ ਤੋਂ 12 ਮਈ ਤੱਕ, ਔਨਲਾਈਨ ਰਮਜ਼ਾਨ ਦਾ ਅਨੁਭਵ ਲੈ ਸਕਦੇ ਹਨ। ਹਿੱਸਾ ਲੈਣ ਲਈ: [brampton.ca/experienceramadan](http://brampton.ca/experienceramadan) ਤੇ ਜਾਓ।

2020 ਵਿੱਚ, ਕਾਉਂਸਿਲ ਨੇ ਸਿਟੀ ਆਫ ਬ੍ਰੈਂਪਟਨ ਨੂੰ ਨੋਇਜ਼ ਬਾਇ-ਲਾਅ (Noise By-law) ਤੋਂ ਛੋਟ ਦੇਣ ਲਈ ਵੋਟ ਦਿੱਤੀ ਸੀ, ਜਿਸ ਵਿੱਚ ਧਾਰਮਿਕ ਥਾਵਾਂ ਨੂੰ ਅਵਾਜ਼, ਘੰਟੀਆਂ ਵਜਾਉਣ ਅਤੇ ਟੱਲੀਆਂ ਖੜਕਾਉਣ ਦੀ ਇਜਾਜ਼ਤ ਦਿੱਤੀ ਗਈ ਸੀ। ਇਸ ਸਾਲ ਫਿਰ ਤੋਂ ਰਮਜ਼ਾਨ ਦੇ ਦੌਰਾਨ, ਮਸਜਿਦਾਂ ਵਿੱਚ ਰਾਤ 8 ਵਜੇ ਜਾਂ ਸ਼ਾਮ ਨੂੰ ਤੇਜ਼ ਅਵਾਜ਼ ਵਿੱਚ ਅਜ਼ਾਨ ਪੇਸ਼ ਕੀਤੀ ਜਾ ਸਕੇਗੀ। ਖਾਸ ਪ੍ਰਬੰਧਾਂ ਦੀ ਬੇਨਤੀ ਕਰਨ ਵਾਲੇ ਕਮਿਊਨਿਟੀ ਗਰੁੱਪ ਜਾਂ ਧਾਰਮਿਕ ਸੰਗਠਨ, 311 ਤੇ ਸੰਪਰਕ ਕਰ ਸਕਦੇ ਹਨ। ਸਿਟੀ ਦਾ ਸਟਾਫ਼ ਅਤੇ ਕਾਉਂਸਿਲ, ਪ੍ਰਵਾਨਗੀ ਲਈ ਬੇਨਤੀਆਂ ਦੀ ਸਮੀਖਿਆ ਕਰਨਗੇ।

ਹਵਾਲੇ

“ਅਸੀਂ ਬਹੁਤ ਖੁਸ਼ਕਿਸਮਤ ਹਾਂ ਕਿ ਬ੍ਰੈਂਪਟਨ ਵਿੱਚ ਸ਼ਾਨਦਾਰ ਵੰਨ-ਸੁਵੰਨੀ ਕਮਿਊਨਿਟੀ ਹੈ, ਜਿੱਥੇ ਸਾਨੂੰ ਰਮਜ਼ਾਨ ਦੇ ਪਵਿੱਤਰ ਮਹੀਨੇ ਵਰਗੇ ਖਾਸ ਕਾਰਜਕਰਮਾਂ ਦੇ ਦੁਆਰਾ ਸੱਭਿਆਚਾਰਾਂ ਦੇ ਸਾਡੇ ਮੈਜੈਕ ਨੂੰ ਪਛਾਣਨ ਅਤੇ ਇਸਦਾ ਜਸ਼ਨ ਮਨਾਉਣ ਦਾ ਮੌਕਾ ਮਿਲਦਾ ਹੈ। ਇਸਲਾਮ, ਦੁਨੀਆ ਦਾ ਦੂਜਾ ਸਭ ਤੋਂ ਵੱਡਾ ਧਰਮ ਹੈ ਅਤੇ ਸਾਡੀ ਪੂਰੀ ਸਿਟੀ ਵਿੱਚ ਵੰਨ-ਸੁਵੰਨੀਆਂ ਕਮਿਊਨਿਟੀਜ਼ ਦੇ 60,000 ਤੋਂ ਵੱਧ ਸ਼ਰਧਾਲੂ ਹਨ।”

- ਪੈਟਰਿਕ ਬ੍ਰਾਊਨ (Patrick Brown), ਮੇਅਰ, ਸਿਟੀ ਆਫ ਬ੍ਰੈਂਪਟਨ

“ਮੈਂ ਨਿਵਾਸੀਆਂ ਨੂੰ ਸਲਾਹ ਦਿੰਦਾ ਹਾਂ ਕਿ ਉਹ ਇਸ ਸਾਲ, ਐਨਲਾਈਨ ਯੋਜਨਾਬੱਧ ਕਈ ਗਤੀਵਿਧੀਆਂ ਵਿੱਚੋਂ ਕੁਝ ਵਿੱਚ ਹਿੱਸਾ ਲੈ ਕੇ ਵਰਚੁਅਲ ਤੌਰ ਤੇ ਰਮਜ਼ਾਨ ਦਾ ਅਨੁਭਵ ਲੈਣ। ਸੂਬੇ ਦੇ ਸਟੇ-ਐਟ-ਹੋਮ ਆਰਡਰ ਦੇ ਦੌਰਾਨ, ਲੋਕ ਆਪਣੇ ਘਰ ਵਿੱਚ ਬੈਠੇ ਹੀ ਸੁਰੱਖਿਅਤ ਰੂਪ ਨਾਲ ਰਮਜ਼ਾਨ ਦਾ ਜਸ਼ਨ ਮਨਾ ਸਕਦੇ ਹਨ।”

- ਡੇਵਿਡ ਬੈਰਿਕ (David Barrick), ਚੀਫ ਐਡਮਿਨਿਸਟ੍ਰੇਟਿਵ ਅਫਸਰ, ਸਿਟੀ ਆਫ ਬ੍ਰੈਂਪਟਨ

-30-

ਕੈਨੇਡਾ ਵਿੱਚ ਸਭ ਤੋਂ ਵੱਧ ਤੇਜ਼ੀ ਨਾਲ ਵਧਣ ਵਾਲੇ ਸ਼ਹਿਰਾਂ ਵਿੱਚੋਂ ਇੱਕ ਦੇ ਤੌਰ ਤੇ, ਬ੍ਰੈਂਪਟਨ 700,000 ਲੋਕਾਂ ਅਤੇ 75,000 ਕਾਰੋਬਾਰੀਆਂ ਦਾ ਘਰ ਹੈ। ਅਸੀਂ ਜੋ ਵੀ ਕਰਦੇ ਹਾਂ, ਲੋਕਾਂ ਨੂੰ ਧਿਆਨ ਵਿੱਚ ਰੱਖ ਕੇ ਕਰਦੇ ਹਾਂ। ਅਸੀਂ ਸਾਡੇ ਵੰਨ-ਸੁਵੰਨੇ ਭਾਈਚਾਰਿਆਂ ਤੋਂ ਸਰਗਰਮ ਹੁੰਦੇ ਹਾਂ, ਅਸੀਂ ਨਿਵੇਸ਼ ਨੂੰ ਆਕਰਸ਼ਿਤ ਕਰਦੇ ਹਾਂ ਅਤੇ ਅਸੀਂ ਤਕਨੀਕ ਅਤੇ ਵਾਤਾਵਰਣ ਸਬੰਧੀ ਨਵੀਨਤਾ ਨੂੰ ਅੱਗੇ ਵਧਾਉਣ ਦੇ ਸਫ਼ਰ ਤੇ ਹਾਂ। ਅਸੀਂ ਇੱਕ ਅਜਿਹਾ ਸਿਹਤਮੰਦ ਸ਼ਹਿਰ ਬਣਾਉਣ ਵਿੱਚ ਉੱਨਤੀ ਲਈ ਭਾਈਵਾਲੀ ਕਰਦੇ ਹਾਂ, ਜੋ ਸੁਰੱਖਿਅਤ, ਸਥਿਰ ਅਤੇ ਸਫਲ ਹੋਵੇ। ਸਾਡੇ ਨਾਲ [Twitter](#), [Facebook](#), ਅਤੇ [Instagram](#) ਤੇ ਜੁੜੋ। [www.brampton.ca](http://www.brampton.ca) ਤੇ ਹੋਰ ਜਾਣੋ।

-

-30-

#### ਮੀਡੀਆ ਸੰਪਰਕ

ਮੋਨਿਕਾ ਦੁੱਗਲ (Monika Duggal)

ਕੋਆਰਡੀਨੇਟਰ, ਮੀਡੀਆ ਐਂਡ ਕਮਿਊਨਿਟੀ ਐਂਗੇਜਮੈਂਟ

ਸਟ੍ਰੈਟਜਿਕ ਕਮਿਊਨਿਕੇਸ਼ਨ

ਸਿਟੀ ਆਫ ਬ੍ਰੈਂਪਟਨ

905-874-3426 | [Monika.Duggal@brampton.ca](mailto:Monika.Duggal@brampton.ca)